

# COVID-19 ਬਾਰੇ Apple Health ਦੀ ਯੋਗਤਾ ਬਾਰੇ ਅਕਸਰ ਪੁੱਛੇ ਜਾਣ ਵਾਲੇ ਸੁਆਲ

## 1. COVID-19 ਮਹਾਮਾਰੀ ਦੌਰਾਨ, ਕੀ ਮੈਂ ਆਪਣਾ Apple Health (Medicaid) ਖੁੰਝਣ ਦੇ ਜੋਖਮ 'ਤੇ ਹਾਂ?

ਸਿਹਤ-ਸੰਭਾਲ ਅਥਾਰਿਟੀ (HCA) ਅਤੇ ਇਸਦੇ ਭਾਈਵਾਲ Apple Health ਦੇ ਸਾਰੇ ਲਾਭਪਾਤਰਾਂ ਦੀ ਕਵਰੇਜ ਨੂੰ ਖਤਮ ਨਹੀਂ ਕਰਨਗੇ, ਜਦ ਤੱਕ ਕਿ ਵਿਅਕਤੀ:

- ਇਸ ਨੂੰ ਖਤਮ ਕਰਨ ਦੀ ਬੇਨਤੀ ਨਹੀਂ ਕਰਦਾ/ਕਰਦੀ;
- ਹੁਣ ਵੈਸ਼ਿੰਗਟਨ ਸਟੇਟ ਦਾ ਬਾਸ਼ਿੰਦਾ ਨਹੀਂ ਹੈ; ਜਾਂ
- ਮਰ ਚੁੱਕਿਆ/ਚੁੱਕੀ ਹੈ।

## 2. ਮੈਨੂੰ ਇਕ ਚਿੱਠੀ ਮਿਲੀ ਹੈ ਕਿ ਕਵਰੇਜ ਨਾ ਨਵਿਆਉਣ ਕਰਕੇ ਮੇਰੀ ਕਵਰੇਜ ਬੰਦ ਹੋ ਗਈ ਹੈ। ਮੈਂ ਆਪਣੀ ਕਵਰੇਜ ਫਿਰ ਤੋਂ ਕਿਵੇਂ ਸ਼ੁਰੂ ਕਰਾ ਸਕਦਾ/ਸਕਦੀ ਹਾਂ?

ਜੇ ਕਵਰੇਜ ਨਾ ਨਵਿਆਉਣ ਕਰਕੇ ਤੁਹਾਡੀ ਸਿਹਤ ਸੰਭਾਲ ਕਵਰੇਜ ਬੰਦ ਹੋ ਗਈ ਸੀ, ਤਾਂ HCA ਦਾ ਯੋਗਤਾ ਬਾਰੇ ਸਟਾਫ਼ ਇਸ ਨੂੰ ਫਿਰ ਤੋਂ ਬਹਾਲ ਕਰੇਗਾ। ਇਸਦੀ ਪੁਸ਼ਟੀ ਕਰਨ ਲਈ ਤੁਹਾਨੂੰ ਇਕ ਚਿੱਠੀ ਮਿਲੇਗੀ। ਜੇ ਤੁਹਾਡੇ ਕੋਈ ਸੁਆਲ ਹਨ ਜਾਂ ਤੁਹਾਡੀ ਕਵਰੇਜ ਅਜੇ ਫਿਰ ਤੋਂ ਬਹਾਲ ਨਹੀਂ ਹੋਈ, ਤਾਂ 1-800-562-3022 'ਤੇ ਕਾਲ ਕਰੋ।

## 3. ਕੀ ਮੈਨੂੰ ਆਪਣੀ ਪਹਿਲਾਂ ਤੋਂ ਪ੍ਰਭਾਵੀ ਕਵਰੇਜ ਦੀ ਬੇਨਤੀ ਲਈ ਅਜੇ ਵੀ ਸਬੂਤ ਦੇਣ ਦੀ ਲੋੜ ਹੈ?

COVID-19 ਕਰਕੇ, ਜੇ ਤੁਸੀਂ ਆਮਦਨ ਦਾ ਸਬੂਤ ਭੇਜਣ ਦੇ ਸਮਰੱਥ ਨਹੀਂ ਹੋ, ਤਾਂ HCA ਫਰਵਰੀ 2020 ਤੋਂ ਸ਼ੁਰੂ ਹੋ ਰਹੀ ਅਤੇ COVID-19 ਕਰਕੇ ਅਸਰ ਹੇਠਲੇ ਹਰ ਮਹੀਨੇ ਲਈ ਪਹਿਲਾਂ ਤੋਂ ਪ੍ਰਭਾਵੀ ਕਵਰੇਜ ਯੋਗਤਾ ਲਈ ਆਮਦਨ ਦੀ ਸਵੈ-ਪੁਸ਼ਟੀ ਪ੍ਰਵਾਣ ਕਰੇਗੀ।

## 4. ਕੀ ਮੈਂ HCA ਜਾਂ ਸਮਾਜਕ ਅਤੇ ਸਿਹਤ ਸੇਵਾਵਾਂ (DSHS) ਬਾਰੇ ਵਿਭਾਗ ਨੂੰ ਦੇਣੀ ਬਣਦੀ ਜਾਣਕਾਰੀ ਲਈ ਮਿਆਦ ਵਧਾਉਣ ਦੀ ਬੇਨਤੀ ਕਰ ਸਕਦਾ/ਸਕਦੀ ਹਾਂ?

ਹਾਂ। ਮੰਗੀ ਗਈ ਜਾਣਕਾਰੀ ਮੁਹੱਈਆ ਕਰਾਉਣ ਲਈ, ਅਸੀਂ ਵਾਧੂ 30 ਦਿਨ ਦੇ ਰਹੇ ਹਾਂ। ਤੁਸੀਂ 1-800-562-3022 'ਤੇ HCA ਜਾਂ 1-877-501-2233 'ਤੇ DSHS ਨਾਲ ਸੰਪਰਕ ਕਰ ਸਕਦੇ ਹੋ।

## 5. ਕੀ ਅਜੇ ਵੀ ਤਬਦੀਲੀ ਬਾਰੇ ਦੱਸਣ ਦੀ ਲੋੜ ਹੈ?

ਹਾਂ। ਜੇ ਤੁਹਾਨੂੰ ਹੁਣ ਆਮਦਨ ਜਾਂ ਬੇਰੋਜ਼ਗਾਰ ਲਈ ਨੈਕਰੀ ਤੋਂ ਆਮਦਨ ਤੋਂ ਮੁਆਵਜ਼ਾ ਨਹੀਂ ਮਿਲ ਰਿਹਾ, ਤਾਂ ਤੁਹਾਨੂੰ ਆਪਣੀ ਅਰਜ਼ੀ ਨੂੰ ਅਪਡੇਟ ਕਰਕੇ ਤਬਦੀਲੀ ਬਾਰੇ ਦੱਸਣ ਦੀ ਲੋੜ ਹੈ।

## 6. ਮੈਨੂੰ ਇਸ ਸਮੇਂ Apple Health ਕਵਰੇਜ ਮਿਲ ਰਹੀ ਹੈ ਅਤੇ ਹੁਣ ਮੈਂ ਗਰਭਵਤੀ ਹਾਂ। ਕੀ ਮੈਨੂੰ ਆਪਣੇ ਗਰਭ ਬਾਰੇ ਦੱਸਣ ਦੀ ਲੋੜ ਹੈ? ਹਾਂ। ਤੁਹਾਨੂੰ ਆਪਣੇ ਗਰਭ ਬਾਰੇ ਦੱਸਣਾ ਚਾਹੀਦਾ ਹੈ।

7. ਮੈਨੂੰ **Apple Health** ਕਵਰੇਜ ਪਹਿਲਾਂ ਤੋਂ ਹੀ ਮਿਲ ਰਹੀ ਹੈ; ਕੀ ਮੈਨੂੰ ਆਪਣੀ ਬੇਰੋਜ਼ਗਾਰੀ ਦੀ ਆਮਦਨ ਜਾਂ ਵਾਧੂ ਹਫ਼ਤੇਵਾਰ ਬੇਰੋਜ਼ਗਾਰੀ ਲਾਭ ਬਾਰੇ ਦੱਸਣ ਦੀ ਲੋੜ ਹੈ?
- ਬੇਰੋਜ਼ਗਾਰੀ ਆਮਦਨੀ ਲਈ ਬੇਸ ਹਫ਼ਤੇਵਾਰ ਲਾਭ ਦੀ ਰਕਮ: ਹਾਂ, ਤੁਹਾਨੂੰ ਇਸ ਆਮਦਨ ਬਾਰੇ ਦੱਸਣਾ ਜ਼ਰੂਰੀ ਹੈ
  - ਵਾਧੂ ਹਫ਼ਤੇਵਾਰ ਲਾਭ ਦੀ ਰਕਮ: ਨਹੀਂ, ਵਾਧੂ ਹਫ਼ਤੇਵਾਰ ਬੇਰੋਜ਼ਗਾਰੀ ਲਾਭ ਬਾਰੇ ਦੱਸਣ ਦੀ ਲੋੜ ਨਹੀਂ ਹੈ
8. ਮੈਨੂੰ ਆਪਣਾ ਫ਼ੈਡਰਲ ਸਟਿਮੂਲਸ (ਉਤਸਾਹ ਦੇਣ ਵਾਲਾ) ਚੈੱਕ ਮਿਲ ਗਿਆ ਹੈ। ਕੀ ਮੈਨੂੰ ਇਹ ਆਮਦਨ ਦੱਸਣ ਦੀ ਲੋੜ ਹੈ? ਨਹੀਂ, ਤੁਸੀਂ ਆਪਣੇ ਸਟਿਮੂਲਸ ਚੈੱਕ ਬਾਰੇ Washington Healthplanfinder ਨੂੰ ਨਾ ਦੱਸੋ। ਉਤਸਾਹ ਦੇਣ ਵਾਲੀ ਆਮਦਨ Apple Health ਲਈ ਸ਼ਾਮਿਲ ਨਹੀਂ ਕੀਤੀ ਜਾਂਦੀ।
9. 15 ਜੁਲਾਈ 2021 ਤੋਂ ਐਡਵਾਂਸ ਚਾਈਲਡ ਟੈਕਸ ਕ੍ਰੈਡਿਟ ਭੁਗਤਾਨ ਸ਼ੁਰੂ ਹੋਣਗੇ। ਕੀ ਮੈਨੂੰ ਇਸ ਆਮਦਨ ਬਾਰੇ ਦੱਸਣ ਦੀ ਲੋੜ ਹੈ? ਨਹੀਂ, ਆਪਣੇ ਮਹੀਨੇਵਾਰ ਐਡਵਾਂਸਡ ਚਾਈਲਡ ਟੈਕਸ ਕ੍ਰੈਡਿਟ ਭੁਗਤਾਨਾਂ ਬਾਰੇ Washington Healthplanfinder ਨੂੰ ਨਾ ਦੱਸੋ। ਇਹ ਭੁਗਤਾਨ Apple Health ਲਈ ਸ਼ਾਮਿਲ ਨਹੀਂ ਕੀਤੇ ਜਾਂਦੇ ਹਨ।
10. ਮੈਂ ਵਾੱਸ਼ਿੰਗਟਨ ਦਾ ਸਟੀ ਵਸਨੀਕ ਨਹੀਂ ਹਾਂ, ਪਰ ਇੱਥੇ ਆਇਆ ਆਈ ਹਾਂ ਅਤੇ ਇਸ ਸਮੇਂ ਬਿਮਾਰ ਹਾਂ ਅਤੇ ਅਲੱਗ-ਥਲੱਗ ਰਹਿ ਰਿਹਾ ਲਈ ਹਾਂ। ਕੀ ਮੈਂ **COVID-19** ਦੀ ਟੈਸਟਿੰਗ ਅਤੇ ਜਾਂ ਇਲਾਜ ਲਈ **Apple Health** ਵਾਸਤੇ ਅਪਲਾਈ ਕਰ ਸਕਦਾ/ਸਕਦੀ ਹਾਂ? ਜੇ ਤੁਸੀਂ ਵਾੱਸ਼ਿੰਗਟਨ ਸਟੇਟ ਵਿਚ ਅਲੱਗ-ਥਲੱਗ ਹੋ, ਤਾਂ ਤੁਸੀਂ COVID-19 ਲਈ ਕਵਰੇਜ ਅਤੇ ਇਲਾਜ ਲਈ ਯੋਗ ਹੋ ਸਕਦੇ ਹੋ। ਹੋਰ ਜਾਣਕਾਰੀ ਲਈ ਕਿਰਪਾ ਕਰਕੇ 1-800-562-3022 'ਤੇ HCA ਨੂੰ ਕਾਲ ਕਰੋ।
11. ਮੈਨੂੰ **DSHS** ਰਾਹੀਂ ਕਵਰੇਜ ਮਿਲੀ ਹੈ ਅਤੇ ਆਮ ਤੌਰ 'ਤੇ ਆਮਦਨ ਜਾਂ ਬੈਂਕ ਸਟੇਟਮੈਂਟਾਂ ਦੇ ਸਬੂਤ ਮੁਹੱਈਆ ਕਰਾਉਣੇ ਪੈਂਦੇ ਹਨ। ਕੀ ਮੈਨੂੰ ਅਜੇ ਵੀ ਦਸਤਾਵੇਜ਼ ਰਾਹੀਂ ਇਹ ਜਾਣਕਾਰੀ ਮੁਹੱਈਆ ਕਰਾਉਣੀ ਪੈਣੀ ਹੈ? ਨਹੀਂ, ਪਰ ਅਪਲਾਈ ਕਰਨ, ਨਵਿਆਉਣ ਜਾਂ ਤਬਦੀਲੀ ਬਾਰੇ ਦੱਸਣ ਲੱਗਿਆਂ ਤੁਸੀਂ ਆਪਣੀ ਆਮਦਨ ਅਤੇ ਸ੍ਰੋਤਾਂ 'ਤੇ ਆਪਣੇ ਦਸਤਖਤ ਕਰ ਸਕਦੇ ਹੋ। ਆਪਣੀ ਜਾਣਕਾਰੀ ਬਾਰੇ ਦੱਸਣ ਲਈ ਤੁਸੀਂ 1-877-501-2233 'ਤੇ DSHS ਨੂੰ ਕਾਲ ਕਰ ਸਕਦੇ ਹੋ।
12. ਮੇਰਾ ਡ੍ਰਾਈਵ-ਥਰੂ ਥਾਂ 'ਤੇ **COVID-19** ਲਈ ਟੈਸਟ ਹੋਇਆ ਸੀ ਅਤੇ ਮੈਂ ਏਲੀਅਨ ਐਮਰਜੈਂਸੀ ਮੈਡੀਕਲ (AEM) ਕਵਰੇਜ ਲਈ ਅਪਲਾਈ ਕੀਤਾ ਹੈ। ਮੈਨੂੰ ਕਿਹੜੇ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਣੇ ਹਨ? ਟੈਸਟ ਕਰਨ ਵਾਲੀ ਹਰ ਥਾਂ ਵੱਖ-ਵੱਖ ਦਸਤਾਵੇਜ਼ ਮੁਹੱਈਆ ਕਰੇਗੀ। ਤੁਹਾਨੂੰ ਜਿਹੜੀ ਵੀ ਕਾਗਜ਼ੀ-ਕਾਰਵਾਈ ਕਰਨ ਲਈ ਦਿੱਤੀ ਜਾਂਦੀ ਹੈ, ਵਿਚ ਦਰਸਾਇਆ ਗਿਆ ਹੁੰਦਾ ਹੈ ਕਿ ਤੁਹਾਡਾ COVID-19 ਦਾ ਟੈਸਟ ਹੋਇਆ ਹੈ। ਤੁਹਾਨੂੰ ਕੋਈ ਚਾਰਟ ਅਤੇ/ਜਾਂ ਇਲਾਜ ਸਬੰਧੀ ਟਿੱਪਣੀਆਂ ਵੀ ਮੁਹੱਈਆ ਕਰਾਉਣੀਆਂ ਪੈਣਗੀਆਂ। ਤੁਹਾਡੇ ਟੈਸਟ ਦੇ ਸਬੂਤ ਵਜੋਂ ਤੁਹਾਨੂੰ, ਤੁਹਾਡੇ ਪ੍ਰੋਵਾਈਡਰ ਤੋਂ ਮਿਲਿਆ ਕੋਈ ਵੀ ਦਸਤਾਵੇਜ਼ ਪ੍ਰਵਾਣ ਕੀਤਾ ਜਾਏਗਾ।